

ਸਿਟੀ ਮਿਊਜ਼ਿਕਓਨਟੈਰੀਓ ਦੇ ਨਾਲ ਵਰਕਸ਼ਾਪਾਂ ਦੀ ਸਭ ਤੋਂ ਪਹਿਲੀ ਸੀਰੀਜ਼ ਦਾ ਆਯੋਜਨ ਕਰ ਰਹੀ ਹੈ

2019 ਵਿੱਚ ਸਥਾਨਕ ਸੰਗੀਤਕਾਰਾਂ ਲਈ ਸੰਗੀਤ ਵਿੱਚ ਕੈਰੀਅਰ ਬਣਾਉਣ ਵਾਸਤੇ ਤਿੰਨ ਵਰਕਸ਼ਾਪਾਂ ਹੋ ਰਹੀਆਂ ਹਨ।

ਬ੍ਰੈਂਪਟਨ, ਓਨਟੈਰੀਓ (22 ਮਾਰਚ, 2019) – ਸਿਟੀ ਆਫ ਬ੍ਰੈਂਪਟਨ ਅਤੇ ਮਿਊਜ਼ਿਕਓਨਟੈਰੀਓ (MusicOntario) ਨੂੰ ਕਮਿਊਨਿਟੀਜ਼ ਕਨੈਕਟ: ਬ੍ਰੈਂਪਟਨ (Communities Connect: Brampton) ਪੇਸ਼ ਕਰਨ ਤੇ ਮਾਣ ਹੈ। ਇਹ ਸਥਾਨਕ ਸੰਗੀਤਕਾਰਾਂ ਨੂੰ ਸੰਗੀਤ ਵਿੱਚ ਆਪਣਾ ਕੈਰੀਅਰ ਬਣਾਉਣ ਵਿੱਚ ਸਹਿਯੋਗ ਦੇਣ ਦੇ ਅਨੁਕੂਲ ਬਣਾਈਆਂ ਗਈਆਂ ਤਿੰਨ ਵਰਕਸ਼ਾਪਾਂ ਦੀ ਸੀਰੀਜ਼ ਹੈ।

ਵਰਕਸ਼ਾਪਾਂ ਵਿੱਚ ਸੰਗੀਤਕਾਰਾਂ ਲਈ ਸਬੰਧਿਤ ਵਿਸ਼ਿਆਂ ਬਾਰੇ ਕਈ ਤਰ੍ਹਾਂ ਦੇ ਪੈਨਲ ਵਿਚਾਰ-ਵਟਾਂਦਰਿਆਂ ਲਈ 15 ਤੋਂ ਵੱਧ ਇੰਡਸਟਰੀ ਪੇਸ਼ੇਵਰ ਇਕੱਠੇ ਹੋਣਗੇ।

2019 ਵਿੱਚ ਹੇਠਾਂ ਦਿੱਤੀਆਂ ਵਰਕਸ਼ਾਪਾਂ ਬ੍ਰੈਂਪਟਨ ਸਿਵਿਕ ਸੈਂਟਰ (150 ਸੈਂਟਰਲ ਪਾਰਕ ਡ੍ਰਾਈਵ) (Brampton Civic Centre) (150 Central Park Drive) ਵਿੱਚ ਹੋਣਗੀਆਂ।

[ਮੰਗਲਵਾਰ, 26 ਮਾਰਚ ਨੂੰ ਸ਼ਾਮ 6:30 ਵਜੇ](#)

ਡੀ.ਆਈ.ਵਾਈ. (DIY) ਸੰਗੀਤਕਾਰ ਤੋਂ ਉੱਦਮੀ: ਮਿਊਜ਼ਿਕ ਬਿਜ਼ (Music Biz) ਵਿੱਚ ਆਪਣੀ ਟੀਮ ਦਾ ਨਿਰਮਾਣ ਕਰਨਾ

[ਮੰਗਲਵਾਰ, 30 ਅਪ੍ਰੈਲ ਨੂੰ ਸ਼ਾਮ 6:30 ਵਜੇ](#)

ਕਾਨਫਰੰਸਾਂ, ਫੈਸਟੀਵਲ ਅਤੇ ਨੈਟਵਰਕਿੰਗ

[ਮੰਗਲਵਾਰ, 1 ਅਕਤੂਬਰ ਨੂੰ ਸ਼ਾਮ 6:30 ਵਜੇ](#)

ਮਿਊਜ਼ਿਕ ਪਬਲਿਸਿੰਗ, ਸਿੰਕ ਅਤੇ ਲਾਇਸੈਂਸਿੰਗ

ਆਪਣੇ ਕੈਰੀਅਰ ਦੇ ਕਿਸੇ ਵੀ ਪੜਾਅ ਤੇ ਹੋਣ ਵਾਲੇ ਸਥਾਨਕ ਸੰਗੀਤਕਾਰਾਂ ਨੂੰ ਇਹਨਾਂ ਮੁਫਤ ਕਾਰਜਕਰਮਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ, “ਬ੍ਰੈਂਪਟਨ ਦਾ ਰਚਨਾਤਮਕ ਭਾਈਚਾਰਾ ਆਪਣੀ ਪ੍ਰਤਿਭਾ ਦੀਆਂ ਧੁੰਮਾਂ ਮਚਾ ਰਿਹਾ ਹੈ।” ਉਹਨਾਂ ਨੇ ਅੱਗੇ ਕਿਹਾ, “ਮਿਊਜ਼ਿਕਓਨਟੈਰੀਓ ਨਾਲ ਭਾਈਵਾਲੀ ਵਿੱਚ, ਇਹ ਵਰਕਸ਼ਾਪਾਂ ਸਾਡੇ ਰਚਨਾਤਮਕ ਭਾਈਚਾਰੇ ਨੂੰ ਇਕੱਠਾ ਕਰਨਗੀਆਂ ਅਤੇ ਇੰਡਸਟਰੀ ਦੇ ਮਾਹਰਾਂ ਨਾਲ ਅਤੇ ਇੱਕ-ਦੂਜੇ ਨਾਲ ਉਹਨਾਂ ਦੇ ਰਿਸ਼ਤਿਆਂ ਨੂੰ ਵਿਕਸਿਤ ਕਰਨਗੀਆਂ। ਸਿਟੀ ਦੇ ਕਲਚਰ ਮਾਸਟਰ ਪਲਾਨ (Culture Master Plan) ਵਿਚਲੇ ਮੁੱਖ ਟੀਚਿਆਂ ਵਿੱਚੋਂ ਇੱਕ ਦੇ ਤੌਰ ਤੇ, ਪ੍ਰਤਿਭਾ ਸਬੰਧੀ ਵਿਕਾਸ (ਟੈਲੈਂਟ ਡੈਵਲਪਮੈਂਟ) ਸਥਾਨਕ ਕਲਾਕਾਰਾਂ ਨੂੰ ਸਹਿਯੋਗ ਦੇਣ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹੈ।”

ਮਿਊਜ਼ਿਕਓਨਟੈਰੀਓ ਦੇ ਮੈਨੇਜਰ ਐਮੀ ਸਟੈਂਟਚੇਵਾ (Emy Stantcheva) ਨੇ ਕਿਹਾ, “ਮਿਊਜ਼ਿਕਓਨਟੈਰੀਓ ਸੰਗੀਤ ਉੱਦਮੀਆਂ ਅਤੇ ਕਲਾਕਾਰਾਂ ਲਈ ਇਹ ਸੈਸ਼ਨ ਪ੍ਰਦਾਨ ਕਰਨ ਲਈ ਸਿਟੀ ਆਫ ਬ੍ਰੈਂਪਟਨ ਨਾਲ ਕੰਮ ਕਰਨ ਲਈ ਬੇਹੱਦ ਉਤਸ਼ਾਹਿਤ ਹੈ।” ਉਹਨਾਂ ਨੇ ਅੱਗੇ ਕਿਹਾ “2017 ਵਿੱਚ ਕ੍ਰੀਏਟਿਵ ਐਕਸਚੇਂਜ ਪ੍ਰੋ (Creative Exchange Pro) ਕਾਰਜਕਰਮ ਨੇ ਸਿਟੀ ਦੇ ਰਚਨਾਤਮਕ ਵਰਗ ਲਈ ਇਸਦੀ ਅਸਲੀ ਵਚਨਬੱਧਤਾ ਨੂੰ ਉਜਾਗਰ ਕੀਤਾ ਸੀ।

ਅਤੇ ਅਸੀਂ ਬ੍ਰੈਂਪਟਨ ਦੇ ਸੰਗੀਤ ਭਾਈਚਾਰੇ ਨੂੰ ਸੇਵਾ ਦੇਣ ਵਾਸਤੇ ਲਗਾਤਾਰ ਸਹਿਯੋਗ ਦੀ ਆਸ ਕਰਦੇ ਹਾਂ। ਸੰਗੀਤ ਇੰਡਸਟਰੀ ਦੀ ਐਸੋਸੀਏਸ਼ਨ ਦੇ ਤੌਰ ਤੇ, ਮਿਊਜ਼ਿਕਓਨਟਾਰੀਓ ਦਾ ਅਧਿਆਦੇਸ਼ ਭੂਗੋਲਿਕ ਸਥਿਤੀ, ਸ਼੍ਰੇਣੀ ਜਾਂ ਕੈਰੀਅਰ ਦੇ ਪੜਾਅ ਤੇ ਵਿਚਾਰ ਕੀਤੇ ਬਿਨਾਂ, ਪੂਰੇ ਸੂਬੇ ਵਿੱਚ ਇੰਡੀ ਮਿਊਜ਼ਿਕ ਭਾਈਚਾਰੇ ਲਈ ਪੇਸ਼ੇਵਰ ਵਿਕਾਸ, ਪ੍ਰਦਰਸ਼ਨੀਆਂ ਅਤੇ ਨੈਟਵਰਕਿੰਗ ਦੇ ਮੌਕੇ ਮੁਹੱਈਆ ਕਰਨਾ ਹੈ। ਸਾਨੂੰ ਆਸ ਹੈ ਕਿ ਇਹ ਭਾਈਵਾਲੀ ਇਸ ਸੰਪੰਨਸ਼ੀਲ ਸੰਗੀਤ ਮਾਰਕੀਟ ਵਿੱਚ ਸਾਡੀ ਪਹੁੰਚ ਦੀ ਸਿਰਫ਼ ਸ਼ੁਰੂਆਤ ਹੈ।”

ਇਹਨਾਂ ਵਰਕਸ਼ਾਪਾਂ ਬਾਰੇ ਪੂਰੇ ਵੇਰਵੇ ਇੱਥੇ ਪ੍ਰਾਪਤ ਕੀਤੇ ਜਾ ਸਕਦੇ ਹਨ: <https://music-ontario.ca/events>.

ਸਿਟੀ ਦੇ ਕਲਚਰ ਮਾਸਟਰ ਪਲਾਨ ਬਾਰੇ ਇੱਥੇ ਹੋਰ ਪੜ੍ਹੋ: <http://www.brampton.ca/culturemasterplan>.

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੇਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#), [Facebook](#) ਅਤੇ [Instagram](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ਼ ਬ੍ਰੈਂਪਟਨ

905-874-3426 | Monika.Duggal@brampton.ca